

ਵਿਸ਼ਵਾਸ ਕਰਨ ਤੋਂ ਕੀ ਭਾਵ ਹੈ ?

ਬਚਾਏ ਜਾਣ ਦਾ ਇੱਕੋ ਤਰੀਕਾ, ਗਿਆਨ ਵਾਲਾ, ਪ੍ਰੇਰਣਾਦਾਇਕ ਅਤੇ ਅਧਿਕਾਰ ਵਾਲੀ ਮਿਸਾਲ ਰਸੂਲਾਂ ਦੇ ਕੰਮ 16:25-34 ਵਿਚ ਬਿਆਨ ਕੀਤੀ ਫਿਲੀਪੀ ਦਰੋਗੇ ਅਤੇ ਪਰਿਵਾਰ ਦੀ ਮਨਬਦਲੀ ਦੀ ਘਟਨਾ ਵਿਚ ਮਿਲਦੀ ਹੈ। ਇਸ ਬੇਰਹਿਮ ਦਰੋਗੇ ਦੇ ਮਨ ਵਿਚ ਉਨ੍ਹਾਂ ਦੇ ਕੈਦੀਆਂ ਲਈ ਹਮਦਰਦੀ ਨਹੀਂ ਸੀ ਜਿਨ੍ਹਾਂ ਦੀਆਂ ਪਿੱਠਾਂ ਤੇ ਕੋਝਿਆਂ ਅਤੇ ਚਾਬੁਕਾਂ ਦੀ ਮਾਰ ਦੇ ਨਿਸ਼ਾਨਾਂ ਦੇ ਨਾਲ-ਨਾਲ ਲਹੂ ਵੀ ਵਗ ਰਿਹਾ ਸੀ। ਰਹਿਮਦਿਲ ਹੋਣ ਦੀ ਫਿਕਰ ਕੀਤੇ ਬਗੈਰ ਜੇਲ੍ਹ ਦੇ ਇਸ ਦਰੋਗੇ ਦੇ ਮਨ ਵਿਚ ਇੱਕੋ ਗੱਲ ਸੀ ਕਿ ਉਸਦੇ ਉੱਚ ਅਧਿਕਾਰੀਆਂ ਨੇ ਉਸ ਨੂੰ ਵਧੂ ਸੁਰੱਖਿਆ ਦੇ ਹੁਕਮ ਦਿੱਤੇ ਹਨ। ਇਸ ਕਰਕੇ ਉਸ ਨੇ ਪੌਲਸ ਅਤੇ ਸੀਲਾਸ ਨੂੰ ਹਨੇਰੀ ਕੋਠਰੀ ਵਿਚ ਨਹੀਂ ਰੱਖਿਆ, ਉਨ੍ਹਾਂ ਦੇ ਪੈਰ ਵੀ ਬੇੜੀਆਂ ਵਿਚ ਬੰਨ੍ਹ ਦਿੱਤੇ ਸਨ।

ਸੁੱਤਾ ਹੋਇਆ ਦਰੋਗਾ ਭੁਚਾਲ ਦੇ ਕਾਰਣ ਘਬਰਾ ਕੇ ਉੱਠਿਆ ਕਿਉਂਕਿ ਭੁਚਾਲ ਐਨਾ ਜ਼ਬਰਦਸਤ ਸੀ ਕਿ ਜੇਲ੍ਹ ਦੀਆਂ ਕੰਧਾਂ ਹਿੱਲ ਗਈਆਂ ਸਨ ਅਤੇ ਦਰਵਾਜ਼ੇ ਖੁੱਲ੍ਹੇ ਗਏ ਸਨ। ਦਰੋਗੇ ਨੂੰ ਇਹ ਪਤਾ ਲੱਗਣ ਤੇ ਕਿ ਕੋਈ ਕੈਦੀ ਨਹੀਂ ਭੌਜਿਆ, ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰੇ! ਅਚਾਨਕ ਉਸ ਨੂੰ ਪਤਾ ਲੱਗਾ ਕਿ ਇਕ ਮਹਾਨ ਸ਼ਕਤੀ ਸੰਸਾਰ ਦਾ ਜਿਸਦੇ ਕੰਟਰੋਲ ਵਿਚ ਹੈ ਉਨ੍ਹਾਂ ਦੇ ਬੰਦਿਆਂ ਦੇ ਨਾਲ ਸੀ ਜਿਨ੍ਹਾਂ ਨੂੰ ਕੋਝੇ ਮਾਰ ਕੇ ਬੇੜੀਆਂ ਵਿਚ ਬੰਨ੍ਹਿਆ ਗਿਆ ਸੀ। ਮੌਕਾ ਮਿਲਣ ਤੇ ਵੀ ਉਹ ਲੋਕ ਜੇਲ੍ਹ 'ਚੋਂ ਭੌਜੇ ਨਹੀਂ ਸਨ। ਕਿਸੇ ਅਣਡਿੱਠ ਸ਼ਕਤੀ ਨੇ ਦੋਸ਼ੀ ਕੈਦੀਆਂ ਨੂੰ ਵੀ ਰੋਕ ਰੱਖਿਆ ਸੀ। ਸੰਸਾਰ ਦੀ ਸਭ ਤੋਂ ਵੱਡੀ ਸ਼ਕਤੀ ਉਨ੍ਹਾਂ ਮਾਰ ਖਾਧੇ ਹੋਏ ਕੈਦੀਆਂ ਦੇ ਪੱਖ ਵਿਚ ਲਗ ਰਹੀ ਸੀ। ਸਹਿਮੇ ਹੋਏ ਉਸ ਦਰੋਗੇ ਨੇ ਚਾਹਿਆ ਕਿ ਉਹ ਸ਼ਕਤੀ ਉਹਦੇ ਹੱਕ ਵਿਚ ਹੋ ਜਾਵੇ। ਹੁਣ ਉਹ ਉਨ੍ਹਾਂ ਲੋਕਾਂ ਦਾ ਜਿਨ੍ਹਾਂ ਵੱਲ ਉਹ ਧਿਆਨ ਨਹੀਂ ਦੇ ਰਿਹਾ ਸੀ, ਦੀ ਆਉ-ਭਗਤ ਕਰਨ ਨੂੰ ਤਿਆਰ ਸੀ। ਉਸਨੂੰ ਸਮਝ ਆ ਗਈ ਸੀ ਕਿ ਉਹ ਤਾਂ ਉਸ ਮਹਾਨ ਸ਼ਕਤੀ ਦੇ ਬੁਲਾਰੇ ਹਨ। ਇਸ ਘਟਨਾ ਨਾਲ ਉਸ ਦਰੋਗੇ ਨੂੰ ਅਹਿਸਾਸ ਹੋਇਆ ਉਨ੍ਹਾਂ ਲੋਕਾਂ ਦੀਆਂ ਗੱਲਾਂ ਦਾ ਵਿਰੋਧ ਕਰਨਾ ਗਲਤ ਹੈ। ਉਨ੍ਹਾਂ ਦੀ ਹਰ ਗੱਲ ਨੂੰ ਮੰਨਣਾ ਚਾਹੀਦਾ ਸੀ। ਡਰਦੇ ਅਤੇ ਕੰਬਦੇ ਹੋਏ ਉਹ ਉਨ੍ਹਾਂ ਦੇ ਪੈਰੀਂ ਡਿੱਗ ਪਿਆ ਜਿਨ੍ਹਾਂ ਨੂੰ ਸੰਸਾਰ ਦੇ ਮਾਲਕ ਦੀ ਐਨੀ ਹਮਾਇਤ ਮਿਲੀ ਸੀ। ਡਿੱਗ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਲਿਜਾਂਦਿਆਂ, ਹੈਰਾਨ ਹੋ ਕੇ ਉਸ ਨੇ ਪੁੱਛਿਆ, ‘ਹੋ ਮਹਾ ਪੁਰਖੋ, ਮੈਂ ਕੀ ਕਰਾਂ ਜਿਸ ਤੋਂ ਬਚਾਇਆ ਜਾਵਾਂ?’’

ਬਚਾਇਆ ਜਾਵਾਂ? ਉਹਦੇ ਕਹਿਣ ਦਾ ਕੀ ਮਤਲਬ ਸੀ? ਕੀ ਉਹ ਭੁਚਾਲ ਨਾਲ ਆਉਣ ਵਾਲੀ ਮੌਤ ਤੋਂ ਬਚਣਾ ਚਾਹੀਦਾ ਸੀ? ਜਾਂ ਉਹਦੇ ਮਨ ਵਿਚ ਇਹ ਗੱਲ ਸੀ, ਤਾਂ ਪੌਲਸ ਨੇ ਉਹਦੀ ਸੋਚ ਨੂੰ ਬਦਲ ਕੇ ਉਸ ਮੁਕਤੀ ਵੱਲ ਪਿਆਨ ਦੁਆਇਆ ਜੋ ਮਸੀਹ ਯਿਸੂ ਵਿਚ ਹੈ। ਮਸੀਹ ਨੇ ਕਿਸੇ ਨੂੰ ਭੁਚਾਲ ਵਿੱਚੋਂ ਬਚਾਉਣ ਦਾ ਵਾਅਦਾ ਨਹੀਂ ਕੀਤਾ ਹੈ। ਯਿਸੂ ਦੇ ਤਰ੍ਹਾਂ ਨਾਲ (1) ਪਾਪ ਦੇ ਦੋਸ਼ ਤੋਂ ਡੁਟਕਾਰਾ (ਮੱਤੀ 26:28; ਲੁਕਾ 19:10; ਯੂਹੇਨਾ 8:24; ਰਸੂਲਾਂ ਦੇ ਕੰਮ 22:16) ਅਤੇ (2) ਨਰਕ ਭਾਵ ‘‘ਆਉਣ ਵਾਲੇ ਕਹਿਰ’’ ਤੋਂ ਬਚਾਅ

(1 ਬੱਸਲੁਨੀਕੀਆਂ 1: 10; ਵੇਖੋ ਮੱਤੀ 25: 41; ਮਰਭਸ 9: 47, 48) ਕੇ ਬਚਾਉਂਦਾ ਹੈ।

‘ਬਚਾਇਆ ਜਾਵਾਂ’ ਵਾਕ ਅੰਸ਼ ਵਿਚ ਦਰੋਗੇ ਵੱਲੋਂ ਕਰਮਵਾਚ ਦੀ ਵਰਤੋਂ ਵਿਚ ਇਕ ਅਹਿਮ ਸਚਿਆਈ ਮਿਲਦੀ ਹੈ। ਇਕ ਪਾਪੀ ਮਨੁੱਖ ਬਚਾਇਆ ਜਾ ਸਕਦਾ, ਤਾਂ ਉਸ ਨੂੰ ਯਿਸੂ ਦੀ ਲੋੜ ਨਹੀਂ ਸੀ। ਸਚਿਆਈ ਇਹ ਹੈ ਕਿ ਕੋਈ ਵੀ ਆਪਣੇ ਆਪ ਨੂੰ ਪਾਪ ਦੇ ਦੋਸ਼ ਤੋਂ ਛੁਡਾ ਨਹੀਂ ਸਕਦਾ। ਸਿਰਫ ਭੁਦਾ ਹੀ ਆਖ ਸਕਦਾ ਹੈ, ‘ਤੇਰੇ ਪਾਪ ਮਾਫ ਹੋਏ।’ ਦਰੋਗੇ ਨੇ ਇਹ ਸਮਝ ਕੇ ਕਿ ਬਚਾਇਆ ਜਾਣਾ ਉਹਦੇ ਵੱਸ ਦੀ ਗੱਲ ਨਹੀਂ, ਦੀਨ ਹੋ ਕੇ ਸਹੀ ਢੰਗ ਵਰਤਿਆ।

ਦੂਜੇ ਪਾਸੇ ‘‘ਕਰਾਂ’’ ਸ਼ਬਦ ਦੀ ਵਰਤੋਂ ਕਰਕੇ ਉਹ ਇਕ ਮਹਾਨ ਸਚਿਆਈ ਨੂੰ ਵੀ ਬਿਆਨ ਕਰ ਰਿਹਾ ਸੀ। ਭਾਵੇਂ ਯਕੀਨੀ ਤੌਰ 'ਤੇ, ਆਪਣੇ ਬਚਾਏ ਜਾਣ ਲਈ ਪਾਪੀ ਭੁਝ ਵੀ ਨਹੀਂ ਕਰਦਾ (ਅਛਸੀਆਂ 2: 8, 9), ਮੁਕਤੀਦਾਤਾ ਓਸੇ ਨੂੰ ਬਚਾਉਂਦਾ ਹੈ ਜੋ ਉਸਦੀ ਮਰਜ਼ੀ ‘ਤੇ ਚੱਲਦਾ ਹੈ (ਮੱਤੀ 7: 21) ਅਤੇ ਉਸਦਾ ਹੁਕਮ ਮੰਨਦਾ ਹੈ (ਇਬਰਾਨੀਆਂ 5: 9)। ਸਹੀ ਗੱਲ ਦੱਸ ਦਿੱਤੇ ਜਾਣ ਤੇ ਇਕ ਪਾਪੀ ਨੂੰ ਇਨ੍ਹਾਂ ਹੁਕਮਾਂ ਨੂੰ ਪੂਰਾ ਕਰਨ ਵਿਚ ਕੋਈ ਘੁੰਡ ਨਹੀਂ ਲੱਗਦਾ (ਲੂਕਾ 17: 10)। ਉਹਨੂੰ ਪਤਾ ਹੈ ਕਿ ਉਹ ਆਪਣੇ ਕਰਮਾਂ ਨਾਲ ਨਹੀਂ, ਬਲਕਿ ਕਿਰਪਾ ਨਾਲ ਬਚਾਇਆ ਹੋਇਆ ਪਾਪੀ ਹੀ ਰਹੇਗਾ। ਕਿਉਂਕਿ ਉਹ ਆਪਣੀ ਮੁਕਤੀ ਕਮਾ ਨਹੀਂ ਸਕਦਾ (ਰੋਮੀਆਂ 4: 4, 5; ਅਛਸੀਆਂ 2: 8, 9)।

ਜੇਲ੍ਹ ਦੇ ਦਰੋਗੇ ਵੱਲੋਂ ‘‘ਮੈਂ’’ ਸ਼ਬਦ ਦੀ ਵਰਤੋਂ ਕਰਨ ਤੇ ਇਕ ਅਹਿਮ ਸਚਿਆਈ ਸਾਹਮਣੇ ਆਈ। ਪੜਨਾਉਂ ਸ਼ਬਦ ‘‘ਮੈਂ’’ ਦੀ ਵਰਤੋਂ ਦਾ ਮਤਲਬ ਹੈ ਕਿ ਅਸੀਂ ਇਹ ਨਹੀਂ ਪੁੱਛ ਰਹੇ ਕਿ ਬਚਾਏ ਜਾਣ ਲਈ ਹਾਬਲ ਜਾਂ ਅਬਰਾਹਾਮ ਜਾਂ ਮੂਸਾ ਜਾਂ ਸਲੀਬ ਤੇ ਚੜ੍ਹਿਆ ਉਹ ਡਾਕੂ ਕੀ ਕਰਨਾ। ‘‘ਮੈਂ’’ ਸ਼ਬਦ ਦਾ ਅਰਥ ਹੈ ਕਿ ਅਸੀਂ ਆਖ ਰਹੇ ਹਾਂ ਕਿ ‘‘ਮੈਂ’’ ਇਹ ਜਾਣਨਾ ਚਾਹੁੰਦਾ ਹਾਂ ਕਿ ਅੱਜ ਬਚਾਏ ਜਾਣ ਲਈ ਪਾਪੀ ਕੀ ਕਰੇ ਭਾਵ ਇਹ ਨਹੀਂ ਕਿ ਪੁਰਖਿਆਂ ਦੇ ਵਕਤ, ਸ਼ਰਵਾ ਦੇ ਜ਼ਮਾਨੇ ਵਿਚ, ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਸਮੇਂ ਜਾਂ ਮਸੀਹ ਦੀ ਨਿੱਜੀ ਸੇਵਕਾਈ ਦੇ ਦੌਰਾਨ ਬਲਕਿ ਹੁਣ ਯਾਨੀ ਆਪਣੇ ਸਮੇਂ ਵਿਚ ਬਚਾਏ ਜਾਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ?’’

ਅਜਿਹਾ ਸ਼ਬਦ ਇਹ ਸਪੱਸ਼ਟ ਕਰਦਾ ਹੈ ਕਿ ‘‘ਮੈਂ’’ ਇਕ ਸ਼ਰਧਾਲੂ ਮਾਂ ਵੱਲੋਂ ਬੱਚੇ ਨੂੰ ਛਿੜਕਾਅ ਦਾ ਬਪਤਿਸਮਾ ਦੁਆਅ ਕੇ ਨਹੀਂ ਬਚਾਇਆ ਜਾਵਾਂਗਾ, ਨਾ ਹੀ ਮੇਰੇ ਮਰਨ ਦੇ ਬਾਅਦ ਮੇਰੇ ਕਿਸੇ ਮਿੱਤਰ ਜਾਂ ਰਿਸਤੇਦਾਰ ਵੱਲੋਂ ਮੇਰੇ ਲਈ ਬਪਤਿਸਮਾ ਲੈਣ ਜਾਂ ਪਵਿੱਤਰ ਮਾਸ ਵਿਚ ਹਿੱਸਾ ਲੈਣ ਨਾਲ ਮੈਂ ਬਚਾਇਆ ਜਾਵਾਂਗਾ। ਮੈਂ ਸਿਰਫ ਆਪਣੇ ਵੱਲੋਂ ਹੀ ਭੁਝ ਕਰਨ ਨਾਲ ਬਚਾਇਆ ਜਾਵਾਂਗਾ।’’ ਇੱਥੇ ‘‘ਮੈਂ’’ ਅਜਿਹਾ ਸ਼ਬਦ ਹੈ ਜਿਸਦਾ ਅਰਥ ਬੇਹੱਦ ਨਿੱਜੀ ਹੈ।

ਦਰੋਗੇ ਵੱਲੋਂ ‘‘ਕਰਾਂ’’ ਸ਼ਬਦ ਦੀ ਵਰਤੋਂ ਇਹ ਸੰਕੇਤ ਦਿੰਦਾ ਹੈ ਕਿ ਕੰਬਦੇ ਹੱਥਾਂ ਵਾਲਾ, ਸਹਿਮਿਆ ਹੋਇਆ ਉਹ ਅੱਧੀ ਰਾਤ ਨੂੰ ਬਚਾਏ ਜਾਣ ਦੀ ਸਿਫਾਰਸ਼ ਸੁਣਨ ਲਈ ਜਾਂ ਉਹਦੇ ਲਈ ਕੋਈ ਹੋਰ ਬਦਲ ਦੱਸਣ ਨੂੰ ਨਹੀਂ ਕਹਿ ਰਿਹਾ ਸੀ। ਉਹ ਸਿਰਫ ਉਹੀ ਸੁਣਨਾ ਚਾਹੁੰਦਾ ਸੀ ਜੋ ਉਹਦੇ ਲਈ ਜ਼ਰੂਰੀ ਸੀ, ਭਾਵ ਇਹ ਕਿ ਉਹਦੇ ਕਰਨ ਲਈ ਜ਼ਰੂਰੀ ਗੱਲਾਂ ਉਸ ਨੂੰ ਦੱਸੀਆਂ ਜਾਣ। ਉਸ ਵੱਲੋਂ ‘‘ਕੀ’’ ਸ਼ਬਦ ਦੀ ਵਰਤੋਂ ‘‘ਕਰਾਂ’’ ਦੇ ਨਾਲ ਜੁੜਦੀ ਹੈ ਜਿਸ ਵਿਚ ਉਹ ਕਹਿ ਰਿਹਾ ਸੀ, ‘‘ਜੋ ਕੰਮ ਮੇਰੇ ਲਈ ਕਰਨੇ ਜ਼ਰੂਰੀ ਹਨ ਉਨ੍ਹਾਂ ਨੂੰ ਇਕ-ਇਕ ਕਰਕੇ ਵਿਸਥਾਰ ਨਾਲ ਦੱਸ ਦਿਓ।’’ ਉਹ ਚਾਹੁੰਦਾ ਸੀ ਕਿ ਪ੍ਰਚਾਰਕ ਉਸ ਨੂੰ ਘੁਸਾ ਫਿਰਾ ਕੇ ਨਹੀਂ,

ਸਗੋਂ ਸਾਫ਼-ਸਾਫ਼ ਦੱਸ ਦਵੇ ਕਿ ਉਹਦੇ ਲਈ ਕੀ-ਕੀ ਕਰਨਾ ਜ਼ਰੂਰੀ ਹੈ। ਕੁਲ ਮਿਲਾ ਕੇ ਉਹ ਕਿੰਨੀ ਸਮਝਦਾਰੀ ਵਾਲਾ ਸਵਾਲ ਪੁੱਛ ਰਿਹਾ ਸੀ! ਉਹਦੇ ਹਰ ਸ਼ਬਦ ਦੀ ਅਹਿਮੀਅਤ ਸੀ।

ਪ੍ਰਚਾਰਕਾਂ ਦਾ ਸਿੱਧਾ ਅਤੇ ਸਾਫ਼ ਜਵਾਬ ਸੀ, ‘‘ਪ੍ਰਭੂ ਯਿਸੂ ਮਸੀਹ ਤੇ ਨਿਹਚਾ ਕਰ।’’ ਇਹ ਗੱਲ ਅਸਲ ਵਿਚ ਉਨ੍ਹਾਂ ਨੇ ਸੰਦੇਸ਼ ਸੁਰੂ ਹੋਣ ਤੋਂ ਪਹਿਲਾਂ ਹੀ ਸੰਖੇਪ ਵਿਚ ਆਖੀ ਸੀ (ਗੁਰੂਲਾਂ ਦੇ ਕੰਮ 16:32)। ਜੇ ਕਥ ਵੀ ਉਨ੍ਹਾਂ ਨੇ ਇਨ੍ਹਾਂ ਛੇ ਸ਼ਬਦਾਂ ਵਿਚ ਆਖ ਦਿੱਤਾ ਸੀ ਉਹ ਅਗਲੀਆਂ ਗੱਲਾਂ ਦਾ ਨਿਚੋੜ ਹੋਣਾ ਸੀ। ਬਹੁਤੀ ਸੰਭਾਵਨਾ ਇਹ ਹੈ ਕਿ ਦਰੋਗੇ ਨੇ ਨਾ ਤਾਂ ਕਦੇ ‘‘ਯਿਸੂ’’ ਦਾ ਨਾਂ ਸੁਣਿਆ ਸੀ ਅਤੇ ਨਾ ਸੱਚੇ ਖੁਦਾ ਦਾ। ਇਸ ਜਵਾਬ ਨਾਲ ਉਹ ਜ਼ਰੂਰ ਹੀ ਹੈਰਾਨ ਹੋ ਕੇ ਪੁੱਛਣ ਲੱਗ ਹੋਵੇਗਾ ਕਿ ‘‘ਇਹ ਪ੍ਰਭੂ ਯਿਸੂ ਕੌਣ ਹੈ?’’ ਇਸ ਲਈ ਉਨ੍ਹਾਂ ਨੇ ਉਸੇ ਵੇਲੇ ਪੂਰੀ ਤਰ੍ਹਾਂ ਹੋਰ ਵਿਸਥਾਰ ਨਾਲ ‘‘ਪ੍ਰਭੂ ਦਾ ਵਚਨ ਸੁਣਾਇਆ’’ ਜਿਸ ਵਿਚ ਉਨ੍ਹਾਂ ਗੱਲਾਂ ਦਾ ਜਵਾਬ ਸੀ ਜਿਹੜੀਆਂ ਦਰੋਗੇ ਨੇ ਪੁੱਛੀਆਂ ਸਨ।

ਕਈਆਂ ਨੂੰ ਲੱਗਦਾ ਹੈ ਕਿ ਬਚਾਉਣ ਦਾ ਕੰਮ ਮਸੀਹ ਹੀ ਕਰਦਾ ਹੈ (ਭੁਲ੍ਹੀਆਂ 2:10), ਇਸ ਲਈ ਪਾਪੀ ਲਈ ਐਨਾ ਹੀ ਕਾਫ਼ੀ ਹੈ (ਭੁਲ੍ਹੀਆਂ 3:11; ਵੇਖੋ 1 ਕਰਿੰਥੀਆਂ 1:30), ਕਿਉਂਕਿ ਉਸੇ ਵਿਚ ਉਹ ‘‘ਭਰਪੂਰ’’ ਹੁੰਦਾ ਹੈ (ਯੂਹੇਨਾ 14:6; ਗੁਰੂਲਾਂ ਦੇ ਕੰਮ 4:12)। ਉਹ ਆਖਦੇ ਹਨ ਕਿ ਮਸੀਹੀ ਬਣਨ ਲਈ ਇਸ ਹੁਕਮ ਵਿਚ ਸਭ ਸਰਤਾਂ ਦੱਸੀਆਂ ਗਈਆਂ ਹਨ, ਇਸ ਲਈ ‘‘ਪ੍ਰਭੂ ਯਿਸੂ ਤੇ ਨਿਹਚਾ’’ ਦੇ ਹੁਕਮ ਵਿਚ ਸਭ ਕਥ ਆ ਜਾਂਦਾ ਹੈ। ਪਰ ਤੂੰ 'ਚੌਂ ਪਾਣੀ ਨਿਚੋੜਨ ਵਾਂਗ ‘‘ਨਿਹਚਾ’’ ਸ਼ਬਦ ਨੂੰ ਕਿੰਨਾ ਨਿਚੋੜਿਆ ਜਾ ਸਕਦਾ ਹੈ! ਇਹ ਕਲਪਨਾ ਕਰਨਾ ਕਿ ਅਜਿਹੀ ਕਿਰਿਆ ਨਾਲ ‘‘ਨਿਰੂ ਵਿਸ਼ਵਾਸ’’ ਹੀ ਕਾਫ਼ੀ ਹੈ, ਗੁਰੂਲਾਂ ਦੇ ਕੰਮ 16:31 ਅਤੇ ਪੂਰੇ ਨਵੇਂ ਨੇਮ ਦੇ ਖੁਦਾ ਦੀ ਪ੍ਰੇਰਣਾ ਪਾਏ ਪ੍ਰਚਾਰਕਾਂ ਨੂੰ ਗਲਤ ਪੇਸ਼ ਕਰਨਾ ਹੈ। ‘‘ਨਿਰੂ ਵਿਸ਼ਵਾਸ’’ ਨਾਲ ਕੋਈ ਬਚਾਇਆ ਨਹੀਂ ਸਕਦਾ (ਯਾਕੂਬ 2:19, 24; ਵੇਖੋ ਯੂਹੇਨਾ 12:42)।

ਇਕ ਹਜ਼ਾਰ ਦੇ ਕਰੀਬ ਸੁਣਨ ਵਾਲਿਆਂ ਦੇ ਸਾਹਮਣੇ ਇਕ ਧਾਰਮਿਕ ਚਰਚਾ ਵਿਚ ‘‘ਨਿਰੂ ਵਿਸ਼ਵਾਸ’’ ਦੀ ਸਿੱਖਿਆ ਦੇਣ ਵਾਲਾ ਪ੍ਰਚਾਰਕ ‘‘ਨਿਹਚਾ ਕਰ, ਤਾਂ ਤੂੰ ... ਬਚਾਇਆ ਜਾਵੇਂਗਾ’’ ਕਹਿਣ ਦੇ ਬਾਅਦ ਗੁਣਗਣਾਉਣ ਲੱਗਾ, ‘‘ਇਸ ਵਿਚ ਪਾਣੀ ਦੀ ਇਕ ਬੁੰਦ ਵੀ ਨਹੀਂ ਹੈ।’’ ਇਸ ਤਰ੍ਹਾਂ ਉਸਨੇ ਬਧਤਿਸਮੇ ਦਾ ਮਖੌਲ ਉਡਾਉਣ ਦੀ ਕੋਸ਼ਿਸ਼ ਕੀਤੀ। ਉਸਦੇ ਵਿਰੋਧੀ ਨੇ ਉਸਦੀ ਬੇਵੁਡੀ ਨੂੰ ਇਹ ਗਾਉਂਦਿਆ ਵਿਖਾਇਆ, ‘‘ਇਸ ਵਿਚ ਤੌਬਾ ਦਾ ਇਕ ਸ਼ਬਦ ਵੀ ਨਹੀਂ ਹੈ।’’ ‘‘ਨਿਰੂ ਵਿਸ਼ਵਾਸ’’ ਦਾ ਪ੍ਰਚਾਰ ਕਰਨ ਵਾਲੇ ਦੇ ਤਰਕ ਅਨੁਸਾਰ ਕਿਸੇ ਦਾ ਛਟਕਾਰਾ, ਤੌਬਾ ਤੋਂ ਬਗੈਰ ਵੀ ਹੋ ਸਕਦਾ ਹੈ। ‘‘ਨਿਰੂ ਵਿਸ਼ਵਾਸ’’ ਦਾ ਪ੍ਰਚਾਰ ਕਰਨ ਵਾਲੇ ਨੇ ਅਸਲ 'ਚ ਇਹੀ ਵਿਖਾਇਆ ਸੀ ਕਿ ਤੌਬਾ ਦੀ ਲੋੜ ਹੈ, ਉਹ ਕਿੰਨਾ ਸਵੈ-ਵਿਰੋਧੀ ਸੀ ਅਤੇ ਬਧਤਿਸਮੇ ਦੇ ਖਿਲਾਫ਼ ਉਹਦੀ ਪਹਿਲਾਂ ਤੋਂ ਧਾਰਣਾ ਹੀ ਸੀ।

ਗੁਰੂਲਾਂ ਦੇ ਕੰਮ ਕਿਤਾਬ ਵਿਚ ਖੁਦਾ ਦੀ ਪ੍ਰੇਰਣਾ ਪਾਏ ਪ੍ਰਚਾਰਕਾਂ ਨੇ ਦਰੋਗੇ ਅਤੇ ਉਹਦੇ ਪਰਿਵਾਰ ਨੂੰ ‘‘ਖੁਦਾ ਦਾ ਵਚਨ’’ ਖੋਲ੍ਹ ਕੇ ਸਮਝਾਉਂਦਿਆਂ ਯਿਸੂ ਮਸੀਹ ਵਿਚ ਭਰੋਸਾ ਰੱਖਣ ਬਾਰੇ ਹੀ ਨਹੀਂ ਬਲਕਿ ਤੌਬਾ ਅਤੇ ਬਧਤਿਸਮੇ ਦੀ ਗੱਲ ਵੀ ਸਿਖਾਈ ਸੀ! ਤੱਥ ਇਹ ਹੈ ਕਿ ਖੁਦਾ ਦੇ ਇਨ੍ਹਾਂ ਦਾਸ਼ਾਂ ਦੇ ਜ਼ਖਮ ਧੋਣਾ ਉਸ ਦਰੋਗੇ ਦੀ ਤੌਬਾ ਨੂੰ ਹੀ ਵਿਖਾਉਂਦਾ ਹੈ। ਫਿਰ, ਲਿਖਤ ਅੱਧੀ ਰਾਤ ਨੂੰ ਉਨ੍ਹਾਂ ਦੇ ਬਧਤਿਸਮੇ ਲੈਣ ਦੀ ਗੱਲ ਵੀ ਆਖਦੀ ਹੈ। ਪੂਰਾ ਵੇਖਣ ਦੇ ਬਾਅਦ, ਉਸ ਪਹਿਲਾਂ ਦਿੱਤੇ ਗਏ ਸੰਖੇਪ ਜਵਾਬ, ‘‘ਪ੍ਰਭੂ ਯਿਸੂ ਤੇ ਨਿਹਚਾ ਕਰ’’ ਵੱਲ ਮੁੜ

ਕੇ ਅਸੀਂ ਵੇਖ ਸਕਦੇ ਹਾਂ ਕਿ ‘‘ਨਿਹਚਾ’’ ਸ਼ਬਦ ਦੀ ਵਰਤੋਂ ਇਕ ਵਿਆਪਕ ਭਾਵ ਇਕਮੁਸਤ ਸ਼ਬਦ ਹੈ ਜਿਸ ਵਿਚ ਘੱਟੋ-ਘੱਟ ਤਿੰਨ ਤੱਤ ਅਰਥਾਤ ਭਰੋਸਾ, ਤੌਬਾ ਅਤੇ ਬਧਤਿਸਮਾ ਸ਼ਾਮਲ ਹਨ। ਫੇਰ, ਇਹ ਸਮਝ ਆ ਜਾਣ ਤੇ ਕਿ ਆਮ ਹੁਕਮ ‘‘ਨਿਹਚਾ ਕਰ’’ ਤੋਂ ਪ੍ਰਚਾਰਕਾਂ ਦਾ ਕੀ ਮਕਸਦ ਸੀ ਇਹ ਸਮਝ ਵੀ ਆ ਜਾਂਦੀ ਹੈ ਕਿ ਉਨ੍ਹਾਂ ਨੇ ਇਸ ਸ਼ਬਦ ਵਿਚ ਆਉਣ ਵਾਲੀ ਹਰ ਗੱਲ ਕਹੀ ਸੀ।

ਬਧਤਿਸਮੇ ਲਈ ਛਿੜਕਾਅ ਦੇ ਹਮਾਇਤੀ ਕਈ ਵਾਰ ਇਹ ਦਾਅਵਾ ਕਰਦੇ ਹਨ ਕਿ ਦਰੋਗੇ ਨੂੰ ਜੇਲ੍ਹ ਵਿਚ ਬਧਤਿਸਮਾ ਦਿੱਤਾ ਗਿਆ ਸੀ ਅਤੇ ਉੱਥੇ ਛੁਬਕੀ ਦਾ ਬਧਤਿਸਮਾ ਨਹੀਂ ਦਿੱਤਾ ਜਾ ਸਕਦਾ ਸੀ। ਪਰ ਪਵਿੱਤਰ ਲਿਖਤ ਦੇ ਅਨੁਸਾਰ, ਜੇਲ੍ਹ ਵਿਚ ਕਿਸੇ ਦਾ ਬਧਤਿਸਮਾ ਨਹੀਂ ਹੋਇਆ ਸੀ, ਕਿਉਂਕਿ ਪ੍ਰਚਾਰਕਾਂ ਨੂੰ ਬਾਹਰ ਲਿਜਾਇਆ ਗਿਆ ਸੀ (16: 30)। ਵਚਨ ਸੁਣਾਇਆ ਗਿਆ ਸੀ, ਲੋਕਾਂ ਨੇ ਬਧਤਿਸਮਾ ਲਿਆ ਸੀ ਅਤੇ ਉਨ੍ਹਾਂ ਪ੍ਰਚਾਰਕਾਂ ਨੂੰ ਦਰੋਗੇ ਦੇ ਘਰ ਵਿਚ (16: 34) ਲਿਜਾਇਆ ਗਿਆ ਸੀ। ਬਧਤਿਸਮਾ ਜੇਲ੍ਹ ਅਤੇ ਦਰੋਗੇ ਦੇ ਘਰ ਵਿਚਲੀ ਥਾ 'ਤੇ ਕਿਸੇ ਥਾਂ ਹੋਇਆ ਸੀ ਜੋ ਕਿਸੇ ਵੀ ਤਰ੍ਹਾਂ ਛਿੜਕਾਅ ਦੀ ਹਮਾਇਤ ਨਹੀਂ ਹੈ।

ਅੱਜ ਕਈ ਲੋਕ ‘‘ਅਸੀਂ ਛੁਬਕੀ ਦਾ ਬਧਤਿਸਮਾ ਦਿੰਦੇ ਹਾਂ’’ ਆਖ ਕੇ ਸਚਿਆਈ ਨਾਲ ਸਮਝੋਤਾ ਕਰਦੇ ਹਨ। ਕੋਈ ਇੱਜ ਵੀ ਕਹਿ ਸਕਦਾ ਹੈ, ‘‘ਅਸੀਂ ਦੰਦ ਰਗੜ ਕੇ ਚਥਾਉਂਦੇ ਹਾਂ’’ ਜਾਂ ਚੁੰਮ ਕੇ ਛੂੰਹਦੇ ਹਾਂ। ‘‘ਛੁਬਕੀ ਤੋਂ ਇਲਾਵਾ ਬਧਤਿਸਮਾ ਦੇਣ ਦਾ ਕੋਈ ਹੋਰ ਤਰੀਕਾ, ਹੈ ਹੀ ਨਹੀਂ।’’ ‘‘ਅਸੀਂ ਛੁਬਕੀ ਦਾ ਬਧਤਿਸਮਾ ਵੀ ਦਿੰਦੇ ਹਾਂ’’ ਕਹਿਣ ਦਾ ਤਾਂ ਇਹੀ ਮਤਲਬ ਹੈ ਕਿ ਬਧਤਿਸਮਾ ਦੇਣ ਦਾ ਕੋਈ ਹੋਰ ਵੀ ਤਰੀਕਾ ਹੈ।

ਕਈ ਲੋਕ ਬਧਤਿਸਮੇ ਦੀ ‘‘ਵਿਧੀ’’ ਦੀ ਵੀ ਗੱਲ ਕਰਦੇ ਹਨ ਜਦ ਕਿ ਬਾਈਬਲ ਵਿਧੀ ਬਾਰੇ ਕੁਝ ਵੀ ਨਹੀਂ ਆਖਦੀ। ਮਜ਼ਾਕ ਨਾਲ ਆਖੀਏ, ਤਾਂ ਰਸੂਲਾਂ ਦੇ ਕੰਮ 16:33 ਦੇ ਕਿੰਗ ਜੇਮਸ ਦੇ ਅਨੁਵਾਦ straightway ਦੀ ਵਰਤੋਂ ਕਰਦਿਆਂ ਇਕ ਲੰਬ ਦੀ ਵਿਧੀ ਨੂੰ ਸਾਬਤ ਕੀਤਾ ਜਾ ਸਕਦਾ ਹੈ। ਪਰ ਪੰਜਾਬੀ ਵਿਚ ਇਹਦਾ ਅਰਥ ‘‘ਉਸੇ ਘੜੀ’’ ਹੈ ਭਾਵ ਇਹ ਆਇਤ ਇਹ ਨਹੀਂ ਦੱਸਦੀ ਕਿ ਦੇਹ ਨੂੰ ਪਾਣੀ ਵਿਚ ਕਿਵੇਂ ਰੱਖਿਆ ਗਿਆ ਸੀ। ਬਧਤਿਸਮੇ ਦੀਆਂ ਵੱਖ-ਵੱਖ ਵਿਧੀਆਂ (ਪਿੱਛੇ ਨੂੰ ਲੇਟ ਕੇ, ਅੱਗੇ ਨੂੰ ਝੁਕ ਕੇ, ਪੈਰਾਂ ਭਾਰ ਬੈਠ ਕੇ) ਵਰਤੀਆਂ ਗਈਆਂ ਹੋ ਸਕਦੀਆਂ ਹਨ। ਪਰ ਕਿਸੇ ਬਾਰੇ ਵੀ ਸਾਫ਼ ਨਹੀਂ ਦੱਸਿਆ ਗਿਆ। ਖੁਦਾ ਨੇ ਕਿਸੇ ਖਾਸ ਵਿਧੀ ਵਰਤਣ ਦੀ ਕੋਈ ਹਦਾਇਤ ਨਹੀਂ ਦਿੱਤੀ। ਉਸ ਨੇ ਤਾਂ ਸਿਰਫ਼ ਇਹੀ ਹਦਾਇਤ ਦਿੱਤੀ ਹੈ ਕਿ ਬਧਤਿਸਮਾ ਛੁਬਕੀ ਨਾਲ ਹੋਵੇ।

ਛਿੜਕਾਅ ਨੂੰ ਬਧਤਿਸਮਾ ਕਹਿਣ ਵਾਲੇ ਲੋਕ ਇਹ ਆਖ ਕੇ ਕਿ ਉੱਥੇ ਬੱਚੇ ਵੀ ਹੋਣਗੇ, ਕਈ ਵਾਰ ਦਰੋਗੇ ਦੇ ਸਾਰੇ ਪਰਿਵਾਰ ਦੇ ਬਧਤਿਸਮੇ ਦੀ ਗੱਲ ਨੂੰ ਫੜ੍ਹ ਕੇ ਬੈਠ ਜਾਂਦੇ ਹਨ। ਪਰ ਬਾਈਬਲ ਵਿਖਾਉਂਦੀ ਹੈ ਕਿ ਪਰਿਵਾਰ ਦੇ ਸਭ ਲੋਕ ਅਨੇ ਵੱਡੇ ਸਨ ਉਹ ਵਚਨ ਸੁਣ ਕੇ (ਰਸੂਲਾਂ ਦੇ ਕੰਮ 16: 32) ਬਧਤਿਸਮਾ ਲੈ ਕੇ ਅਨੰਦ ਕਰ ਸਕਦੇ ਸਨ (16: 34)। ਫਿਰ ਤਾਂ ਬਾਈਬਲ 'ਚੋਂ ਵੇਖਣ ਦੇ ਬਾਅਦ ਇਹ ਨਿਚੋੜ ਕੱਢਣਾ ਪਏਗਾ ਕਿ ਇਸ ਵਿਰਤਾਂਤ ਵਿਚ ਨਵ-ਜੰਮੇ ਬੱਚਿਆਂ ਦੀ ਕੋਈ ਗੱਲ ਨਹੀਂ ਹੈ।

ਦਰੋਗੇ ਦੀ ਤੌਬਾ ਦਾ ਬਿਆਨ ਬਧਤਿਸਮੇ ਦੇ ਦੋ ਤੱਥਾਂ ਨੂੰ ਵਿਖਾਉਂਦਾ ਹੈ। ਪਹਿਲਾਂ, ਬਧਤਿਸਮਾ ਹੋਣ ਤਕ ਉੱਥੇ ਉਤੇਜਨਾ ਅਤੇ ਉਤਸੁਕਤਾ ਸੀ। ਉਹਦੇ ਬਾਅਦ ਹੀ ਦਰੋਗਾ, ਉਹਦੇ ਪਰਿਵਾਰ ਦੇ ਲੋਕ ਅਰਗਮ ਕਰਨ, ਖੁਸ਼ੀ ਕਰਨ ਅਤੇ ਰਾਤ ਦਾ ਖਾਣਾ ਖਾਣ ਲਈ

ਤਿਆਰ ਹੋਏ ਸਨ। ਬਪਤਿਸਮਾ ਲੈਣ ਤੋਂ ਪਹਿਲਾਂ ਰਸੂਲਾਂ ਦੇ ਖਾ ਪੀ ਕੇ ਯਿਸੂ ਤੇ ਵਿਸ਼ਵਾਸ ਲਿਆਇਆ ਹੋਵੇ। ਦੂਜਾ, ਇਸ ਵਿਰਤਾਂਤ ਵਿਚ ਬਪਤਿਸਮੇ ਦੀ ਅਹਿਮੀਅਤ ਇਸ ਤੱਥ ਵਿਚ ਵਿਖਾਈ ਗਈ ਹੈ ਕਿ ਇਸ ਨੂੰ ਲੈਣ ਵਿਚ ਦੇਰੀ ਨਹੀਂ ਕੀਤੀ ਗਈ, ਕਿਉਂਕਿ ਉਨ੍ਹਾਂ ਅੱਧੀ ਰਾਤ ਨੂੰ ਹੀ ਬਪਤਿਸਮਾ ਲੈ ਲਿਆ। ਇਸ ਨਾਲ ਨਵੇਂ ਨੇਮ ਦੇ ਪ੍ਰਚਾਰ ਵਿਚ ਦਿੱਤੇ ਗਏ ਹੁਕਮ ਦੀ ਅਹਿਮੀਅਤ ਦਾ ਪਤਾ ਲੱਗਦਾ ਹੈ। ਬਪਤਿਸਮੇ ਨੂੰ ਕਿਸੇ ਹੋਰ ਖਾਸ ਮੌਕੇ ਲਈ ਜਾਂ ਸਵੇਰ ਹੋਣ ਤਕ ਟਾਲਣ ਦਾ ਅਰਥ, ਆਪਣੀ ਮੁਕਤੀ ਨੂੰ ਟਾਲਣਾ ਹੈ!

ਟਿੱਪਣੀਆਂ

¹ਇਹ ਰਸੂਲਾਂ ਦੇ ਕੰਮ 16:31 ਵਿਚ ਲਾਗੂ ਹੁੰਦਾ ਹੈ, ਪੂਰੀ ਬਾਈਬਲ ਵਿਚ ‘‘ਨਿਹਚਾ’’ ਸ਼ਬਦ ਆਉਣ ਵਾਲੀ ਹਰ ਥਾਂ ਨਹੀਂ। ਉਦਾਹਰਣ ਲਈ, ਯਾਕੂਬ 2:19 ਆਖਦਾ ਹੈ ਕਿ ‘‘ਤੂਤ ਨਿਹਚਾ ਕਰਦੇ ਅਤੇ ਕੰਬਦੇ ਹਨ,’’ ਪਰ ਬਦਰੂਹਾਂ ਦਾ ਕਿਸੇ ਵੀ ਤਰ੍ਹਾਂ ਦਾ ਵਿਸ਼ਵਾਸ ਖੁਦਾ ਦੀ ਆਗਿਆਕਾਰਿਤਾ ਵਿਚ ਨਹੀਂ ਆਉਂਦਾ।